

12 ਅਪ੍ਰੈਲ, 2018

ਐਮਰਜੈਂਸੀ ਵਿੱਚ ਪ੍ਰਤੀਕਿਰਿਆ ਕਰਨ ਵਾਲੇ ਬ੍ਰੈਂਪਟਨ ਭਾਈਚਾਰੇ ਦੇ ਛੇ ਵਾਲੰਟੀਅਰਸ (ਸਵੈਇਛੁੱਕਾਂ) ਨੂੰ ਸੂਬੇ ਵੱਲੋਂ ਮਾਨਤਾ ਦਿੱਤੀ ਗਈ

ਬ੍ਰੈਂਪਟਨ, ਓਨਟੈਰੀਓ – ਬੁੱਧਵਾਰ, 11 ਅਪ੍ਰੈਲ ਨੂੰ, ਬ੍ਰੈਂਪਟਨ ਵਿੱਚ ਇੱਕ ਕਾਰਜਕਰਮ ਵਿੱਚ ਬ੍ਰੈਂਪਟਨ ਦੇ ਛੇ ਨਿਵਾਸੀਆਂ ਨੂੰ 2018 ਦੇ ਓਨਟੈਰੀਓ ਵਾਲੰਟੀਅਰ ਸਰਵਿਸ ਅਵਾਰਡਸ (2018 Ontario Volunteer Service Awards) ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਮਿਨਿਸਟਰ ਆਫ ਦ ਸਟੇਟਸ ਆਫ ਟੂਮੈਨ, ਸਨਮਾਨਯੋਗ ਹਰਿੰਦਰ ਮੱਲ੍ਹੀ (Harinder Malhi) ਨੇ ਸੂਬੇ ਦੇ ਵੱਲੋਂ ਅਵਾਰਡ ਪੇਸ਼ ਕੀਤੇ।

ਰਾਲਫ ਡੈਨੀ (Ralph Denney), ਲਿੰਡਾ ਡੁਗੁਏ (Linda Duguay), ਕ੍ਰਿਸ਼ਨ ਦੱਤ (Krishan Dutt), ਲੁਈਜ਼ ਗੋਮੇਜ਼ (Louise Gomez), ਬ੍ਰਾਇਨ ਗੋਅਰ (Brian Gower) ਅਤੇ ਬ੍ਰੂਸ ਲਿਲੀ (Bruce Lilley) ਨੂੰ ਵਾਲੰਟੀਅਰ (ਸਵੈਇਛੁੱਕ) ਸੇਵਾ ਵਿੱਚ ਉਹਨਾਂ ਦੇ ਸਾਲਾਂ ਲਈ ਮਾਨਤਾ ਦਿੱਤੀ ਗਈ ਸੀ, ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਸੇਵਾ ਦਿੰਦਿਆਂ 15 ਸਾਲ ਹੋ ਗਏ ਹਨ। ਉਹਨਾਂ ਸਾਰਿਆਂ ਲਈ, ਉਹ ਸੇਵਾ ਬ੍ਰੈਂਪਟਨ ਦੇ ਭਾਈਚਾਰਾ ਸੰਕਟਕਾਲੀ ਪ੍ਰਤੀਕਿਰਿਆ ਵਾਲੰਟੀਅਰਸ (ਸਵੈਇਛੁੱਕਾਂ) (ਕਮਿਊਨਿਟੀ ਐਮਰਜੈਂਸੀ ਰਿਸਪੌਂਸ ਵਾਲੰਟੀਅਰਸ) (Community Emergency Response Volunteers) (CERV) (ਸੀ.ਈ.ਆਰ.ਵੀ.) ਨਾਲ ਪ੍ਰਾਪਤ ਕੀਤੀ ਗਈ ਸੀ, ਜੋ ਕਿ ਕਿਸੇ ਵੱਡੀ ਭਾਈਚਾਰਕ ਸੰਕਟਕਾਲੀ (ਐਮਰਜੈਂਸੀ) ਸਥਿਤੀ ਦੇ ਦੌਰਾਨ ਅਤੇ ਬ੍ਰੈਂਪਟਨ ਵਿੱਚ ਵੱਖ-ਵੱਖ ਕਾਰਜਕਰਮਾਂ ਵਿੱਚ ਸਹਿਯੋਗ ਮੁਹੱਈਆ ਕਰਨ ਲਈ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵੱਲੋਂ ਸਥਾਪਤ ਕੀਤਾ ਗਿਆ ਇੱਕ ਪ੍ਰੋਗਰਾਮ ਹੈ।

ਬ੍ਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਕਿਹਾ, “ਬ੍ਰੈਂਪਟਨ ਵਿੱਚ ਅਤੇ ਇਸ ਸ਼ਾਨਦਾਰ ਸੰਕਟਕਾਲੀ (ਐਮਰਜੈਂਸੀ) ਪ੍ਰਤੀਕਿਰਿਆ ਸਹਿਯੋਗ ਪ੍ਰੋਗਰਾਮ ਵਿੱਚ ਉਹਨਾਂ ਦੀ ਸਾਲਾਂ ਦੀ ਸੇਵਾ ਲਈ ਉਹਨਾਂ ਵਾਲੰਟੀਅਰਸ (ਸਵੈਇਛੁੱਕਾਂ) ਦਾ ਧੰਨਵਾਦ।” ਉਹਨਾਂ ਨੇ ਅੱਗੇ ਕਿਹਾ, “ਮੈਨੂੰ ਉਹਨਾਂ ‘ਤੇ ਮਾਣ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਅਜਿਹੇ ਭਾਈਚਾਰੇ ਨੂੰ ਦਰਸਾਉਂਦੇ ਹਨ, ਜਿੱਥੇ ਨਿਵਾਸੀ ਲੋੜ ਪੈਣ ‘ਤੇ ਆਪਣੇ ਗਵਾਢੀਆਂ ਦੀ ਮਦਦ ਲਈ ਤੁਰੰਤ ਪਹੁੰਚ ਜਾਂਦੇ ਹਨ।”

ਸੀ.ਈ.ਆਰ.ਵੀ. ਪ੍ਰੋਗਰਾਮ ਐਮਰਜੈਂਸੀ ਮੈਨੇਜਮੈਂਟ ਅਤੇ ਸੰਕਟਕਾਲੀ ਸਥਿਤੀ ਵਿੱਚ ਤਿਆਰੀ ਦੇ ਭਾਈਚਾਰਕ ਪ੍ਰੋਗਰਾਮਾਂ ਵਿੱਚ ਇੱਕ ਲੀਡਰ ਬਣਨ ਦੇ ਬ੍ਰੈਂਪਟਨ ਦੇ ਟੀਚੇ ਦੇ ਮੁਤਾਬਕ, 2003 ਵਿੱਚ ਸਥਾਪਤ ਕੀਤਾ ਗਿਆ ਸੀ। ਸਿਟੀ ਮੁਫਤ ਟ੍ਰੇਨਿੰਗ ਦਿੰਦੀ ਹੈ, ਅਤੇ ਪੂਰਾ ਹੋ ਜਾਣ ‘ਤੇ, ਸੀ.ਈ.ਆਰ.ਵੀ. ਪ੍ਰੋਗਰਾਮ ਦੇ ਭਾਗੀਦਾਰਾਂ ਨੂੰ, ਸ਼ਹਿਰ ਵਿੱਚ ਕੋਈ ਵੀ ਸੰਕਟਕਾਲੀ ਘਟਨਾ ਵਾਪਰਣ ‘ਤੇ, ਸੰਕਟਕਾਲੀ ਸਥਿਤੀ ਵਿੱਚ ਪ੍ਰਤੀਕਿਰਿਆ ਕਰਨ ਵਾਲਿਆਂ ਦੀ ਸਹਾਇਤਾ ਕਰਨ ਲਈ ਅਤੇ ਨਾਲ ਹੀ ਨਿੱਜੀ ਅਤੇ ਪਰਿਵਾਰਕ ਤਿਆਰੀ ਬਾਰੇ ਜਨਤਕ ਸਿੱਖਿਆ ਵਿੱਚ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਟੀਮ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ।

ਸੀ.ਈ.ਆਰ.ਵੀ. ਪ੍ਰੋਗਰਾਮ ਦੂਜਿਆਂ ਦੀ ਮਦਦ ਕਰਨ ਦੇ ਕ੍ਰਿਸ਼ਨ ਦੱਤ ਦੇ ਜੋਸ਼ ਨਾਲ ਮੇਲ ਖਾਂਦਾ ਸੀ, “ਸੀ.ਈ.ਆਰ.ਵੀ. ਦਾ ਹਿੱਸਾ ਹੋਣ ਦਾ ਸਭ ਤੋਂ ਵੱਧ ਲਾਭਕਾਰੀ ਪੱਖ ਨਿੱਜੀ ਅਤੇ ਜਨਤਕ ਸੁਰੱਖਿਆ ਵਿੱਚ ਸਿੱਖਿਆ ਨੂੰ ਸਹਿਯੋਗ ਕਰਨ ਵਿੱਚ ਕਿਸੇ ਪੂਰੀ ਤਰ੍ਹਾਂ ਸਥਾਪਤ ਸੰਗਠਨ ਨਾਲ ਕੰਮ ਕਰਨਾ ਹੈ।”

ਕਦੇ-ਕਦਾਈਂ ਲੋਕ ਕਿਸੇ ਸੰਕਟਕਾਲੀ ਸਥਿਤੀ ਵਿੱਚ, ਜਦੋਂ ਦੂਜੇ ਖਤਰੇ ਵਿੱਚ ਹੁੰਦੇ ਹਨ ਜਾਂ ਉਹਨਾਂ ਨੂੰ ਸੱਟ ਲੱਗੀ ਹੁੰਦੀ ਹੈ, ਉੱਥੋਂ ਜਾਣ ਦੀ ਬਜਾਏ ਆਪਣੇ ਆਪ ਮਦਦ ਕਰਨ ਦਾ ਫੈਸਲਾ ਕਰਦੇ ਹਨ। ਖਤਰਨਾਕ ਖੇਤਰਾਂ (ਜੋਨਸ) ਵਿੱਚ ਜਾਣਾ ਉਹਨਾਂ ਲੋਕਾਂ ਲਈ ਜੋਖਮ ਬਣ ਸਕਦਾ ਹੈ ਅਤੇ ਉਹ ਖੁਦ ਹੀ ਇਸਦੇ ਸ਼ਿਕਾਰ ਬਣ ਸਕਦੇ ਹਨ, ਇਹ ਸਥਿਤੀ ਸੰਕਟਕਾਲੀ ਸਥਿਤੀ ਵਿੱਚ ਪ੍ਰਤੀਕਿਰਿਆ ਕਰਨ ਵਾਲਿਆਂ ‘ਤੇ ਵਾਧੂ ਦਬਾਅ ਪਾਉਂਦੀ ਹੈ। ਸੀ.ਈ.ਆਰ.ਵੀ. ਟ੍ਰੇਨਿੰਗ

ਉਸ ਜੋਖਮ ਨੂੰ ਘੱਟ ਕਰਨ ਲਈ ਅਤੇ ਵਾਲੰਟੀਅਰਸ (ਸਵੈਇਛੁਕਾਂ) ਨੂੰ ਸੰਕਟਕਾਲੀ ਸਥਿਤੀ ਵਿੱਚ ਪ੍ਰਤੀਕਿਰਿਆ ਕਰਨ ਵਾਲੇ ਸੰਗਠਨਾਂ ਅਤੇ ਪ੍ਰਕਿਰਿਆਵਾਂ ਦੇ ਪੂਰੇ ਵੇਰਵਿਆਂ ਤੋਂ ਜਾਣੂ ਕਰਵਾਉਣ ਲਈ ਤਿਆਰ ਕੀਤੀ ਗਈ ਹੈ, ਤਾਂ ਜੋ ਉਹ ਕਿਸੇ ਸੰਕਟ ਵਿੱਚ ਸਹਾਇਤਾ ਕਰ ਸਕਣ।

“ਜ਼ਿੰਦਗੀ ਵਿੱਚ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਬਹੁਤ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ,” ਬ੍ਰੂਸ ਲਿਲੀ, 15-ਸਾਲਾ ਵਾਲੰਟੀਅਰ (ਸਵੈਇਛੁਕ) ਨੇ ਕਿਹਾ। ਉਹਨਾਂ ਨੇ ਅੱਗੇ ਕਿਹਾ, “ਸ਼ਹਿਰ ਦੇ ਵੱਖ-ਵੱਖ ਕਾਰਜਕਰਮਾਂ ਵਿੱਚ ਹਿੱਸਾ ਲੈਣਾ ਲਾਭਕਾਰੀ ਹੋਣ ਦੇ ਨਾਲ-ਨਾਲ ਮਜ਼ੇਦਾਰ ਵੀ ਹੈ। ਹਾਲਾਂਕਿ ਸੰਕਟਕਾਲੀ ਕੁਝ ਘਟਨਾਵਾਂ, ਜਿੱਥੇ ਸੀ.ਈ.ਆਰ.ਵੀ ਨੂੰ ਸਹਾਇਤਾ ਲਈ ਬੁਲਾਇਆ ਜਾਂਦਾ ਹੈ, ਸ਼ਹਿਰ ਦੇ ਵੱਖ-ਵੱਖ ਕਾਰਜਕਰਮਾਂ ਵਿੱਚ ਮਦਦ ਕਰਦੇ ਹੋਏ, ਆਮ ਜਨਤਾ ਨੂੰ ਇਸ ਬਾਰੇ ਜਾਣਕਾਰੀ ਦੇਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ ਕਿ ਸ਼ਹਿਰ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਅਤੇ ਸੀ.ਈ.ਆਰ.ਵੀ. ਕੀ ਕਰ ਰਹੇ ਹਨ, ਅਤੇ ਸੰਕਟਕਾਲੀ ਸਥਿਤੀ ਵਾਸਤੇ ਤਿਆਰ ਹੋਣ ਬਾਰੇ ਬੁਨਿਆਦੀ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ।”

“ਬ੍ਰੈਂਪਟਨ ਕਿਸੇ ਵੀ ਸੰਕਟਕਾਲੀ ਸਥਿਤੀ, ਜਿਸਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ, ਲਈ ਬਿਲਕੁੱਲ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੰਭਵ ਤੌਰ 'ਤੇ ਦੇਸ਼ ਵਿੱਚ ਇਹ ਸਭ ਤੋਂ ਵੱਧ ਤਿਆਰ ਸ਼ਹਿਰ ਹੈ,” ਬ੍ਰੂਸ ਨੇ ਕਿਹਾ।

ਕੈਨੇਡਾ ਵਿੱਚ 6 ਮਈ ਤੋਂ ਲੈ ਕੇ 12 ਮਈ ਤੱਕ ਐਮਰਜੈਂਸੀ ਪ੍ਰੀਪੇਅਰਡਨੈਸ ਵੀਕ (ਸੰਕਟਕਾਲੀ ਤਿਆਰੀ ਹਫ਼ਤਾ) ਹੈ, ਅਤੇ ਸਿਟੀ ਆਫ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (City of Brampton Emergency Management Office) ਇਸ ਵਿੱਚ ਹਿੱਸਾ ਲੈ ਰਿਹਾ ਹੈ, ਪੂਰੇ ਸ਼ਹਿਰ ਵਿੱਚ ਕਾਰਜਕਰਮ ਅਤੇ ਜਾਣਕਾਰੀ ਸੈਸ਼ਨਾਂ ਦਾ ਆਯੋਜਨ ਕਰ ਰਿਹਾ ਹੈ। ਹੋਰ ਜਾਣਕਾਰੀ ਲਈ www.brampton.ca/prepared ਦੇਖੋ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](https://twitter.com/brampton) ਅਤੇ [Facebook](https://facebook.com/brampton) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca